



ঝং শনুষাস্দগম্বৰ্ষণাস'বী  
Averting Obstacles through Sitātapatrā

ঘর্তু'শ্লু'গনুগাস'দগম'শ্ল'ক্ষণা'ক্ষমনা।  
chomden dukkar lhatsok nam  
Bhagavatī Sitātapatrā, and your hosts of deities,

ঘৃতু'শ্লু'গন'শ্লে'শ'ন'ব'ন'ব'ন'।।  
tutob tokpa mi nga shying  
Through your unobstructed power and strength,

ঘৃতু'শ্লু'গন'ব'ন'ব'ন'।।  
tukjé mönlam tutsenpé  
And the force of your compassionate aspirations,

ঘদ'শ'ণ'হ'ই'ল'ম'শ'র্ম'ন'স'ব'ন'।।  
dak gi jitar solwa shyin  
May you fulfil these prayers of ours:

ঘদ'শ'ণ'হ'ই'ল'ম'শ'র্ম'ন'স'ব'ন'।।  
sangye tenpa darwa dang  
Cause the teachings of Buddha to flourish,

ঘে'গ'ন'ভ'ব'ন'ব'ন'।।

semchen dé dang denpar dzö  
And all beings to gain happiness!

ਤੁ਷਼ਟ-ਘਰ-ਧਨਾ-ਵਿਸ-ਵਲਗ-ਗ੍ਰੰਥੀ ।  
gyujor yöndak khor ché kyi  
For our patrons and those around us,

ਕਾ-ਕੇ-ਨਾ-ਦ-ਵਾਹਣਾ-ਚੁ-ਗਰੰਥਾ ।  
chak ché nyam nga dok tu sol  
May tragedy and disaster be averted!

ਮਿ-ਧਮ-ਅਕਨ-ਮ-ਦਰ-ਧ-ਵਾਹਣਾ ।  
milam tsenma ngenpa \*dok1  
May all bad signs in dreams be dispelled!

ਤਖਾ-ਨਨ-ਹੈਰ-ਵਿਸ-ਦਰ-ਧ-ਵਾਹਣਾ ।  
tak dang tendrel ngenpa \*dok  
May all inauspicious omens and circumstances be averted!  
ਦ੍ਰਾ-ਦ੍ਰੇ-ਵਾਹਣਾ-ਤੁਸ-ਦਰ-ਧ-ਵਾਹਣਾ ।  
dra dré samjor ngenpa \*dok  
May the malevolence and harm of enemies and hostile forces be averted!

ਤੇ-ਨੇਂ-ਗੀ-ਚੁ-ਦ-ਲ-ਤ-ਕ-ਵਾਹਣਾ ।  
té ngen gyechu tsashyi \*dok  
May the eighty-four evil omens be averted!

ਧੇ-ਵਹੁ-ਗੁ-ਧ-ਨ-ਤ-ਕ-ਵਾਹਣਾ ।  
yedrok sumgya drukchu \*dok  
May the three hundred and sixty forms of daily suffering be averted!

ਨੇ-ਰਿ-ਖਿ-ਗੁ-ਧ-ਨ-ਤ-ਕ-ਵਾਹਣਾ ।  
né rik shyigya tsashyi \*dok  
May the four hundred and four types of disease2 be averted!

ਗੇ-ਰਿ-ਖਿ-ਗੁ-ਧ-ਨ-ਤ-ਕ-ਵਾਹਣਾ ।  
gek rik tongtrak gyechu \*dok  
May the eighty thousand types of obstacle-making forces be averted!

ਦੁ-ਸ-ਮੀ-ਨ-ਵ-ਕ-ਿ-ਨ-ਾ-ਵ-ਕ-ਿ-ਨ-ਾ-ਵ-ਕ-ਿ-ਨ-ਾ-ਵ-ਕ-ਿ-ਨ-ਾ ।  
dümin chiwa nam gyé \*dok  
May the eight kinds of untimely death be averted!

ଯେ'ଶ୍ରୀ'ବନ୍ଦନ୍ତି'ଶାର୍ପୋ'ପି'ଶ୍ରୀ' ।  
yé kyi dü du yüpa \*dok  
May initial misfortune be averted!3

ମେ କ୍ଯି ଶୁଣି କୁଳଙ୍ଗା ପାଞ୍ଚୀ ।  
mé kyi si ru langpa \*dok  
May persistent misfortune be averted!4

ଦ୍ୱାରା ସହି ଶାପେଦ କୁ ବନ୍ଧୁଙ୍କା ଦା ଝାଁଗି ।  
tralwé shé du köpa \*dok  
May fatal conflict be averted!

པ. ད. བ. ག. ཉ. ཁ. ང. ཁ. ཁ. ཁ. |  
pamé dursi langpa \*dok  
May misfortune arising from mistreatment of ancestral spirits be averted!

ମି'ଲ-କୁ'ନ୍ଦୁ'ଶାର୍ତ୍ତ-ଶବ୍ଦେଶ ।  
mi la né du tongwa \*dok  
May sickness among men and women be averted!

ସୁଷାନ୍-ପ୍ରିଣ୍-ଟ୍-ପ୍ରିଣ୍-ଟ୍ |  
chuk la gokha jepa \*dok  
May loss in our resources be averted!

ସାର୍ଵାଶ୍ରିଦୟାମ୍ବିଷନ୍ଦାଧିକ୍ଷଣ |  
nam gyi dalkha tebpa \*dok  
May calamities in the atmosphere be averted!

សារិប្បាយាមណ្ឌលៗយេរោនៗជាតិ ।  
sa yi dukda yöpa \*dok  
May calamities on the earth be averted!

ਮੇਵਾ ਪਕਹਾ ਨੰਗਪਾ \*ਦੋਕ ਨੈਂਸਾ।  
mewa parkha ngenpa \*dok  
May unfavourable signs in astrological squares and trigrams be averted!

କ୍ଷେତ୍ର ଦନ୍ତ ପୁଂଶି ସ୍ଥିର ଯତ୍ନା ଦା କ୍ଷେତ୍ର ଦନ୍ତ ପୁଂଶି ଲଙ୍ଗପା ଦୋକ  
kek dang pungsi langpa \*dok  
May astrological hindrances and recurrent calamity be averted!